

ਗਦਰ ਦੀ ਗੁੰਜ

(ਇਹ ਸਾਰਾ ਨਾਚ ਨਾਟਕ ਪੰਜਾਬ ਦੇ ਲੋਕ ਨਾਚ ਭੰਗੜੇ ਦੇ ਰਾਹੀਂ ਪੇਸ਼ ਕੀਤਾ ਜਾਵੇਗਾ। ਦੇਸ਼ ਦੀ ਆਜ਼ਾਦੀ ਵਾਸਤੇ ਗਦਰੀ ਬਾਬਿਆਂ ਨੇ ਕਿਵੇਂ ਜਾਨਾਂ ਦਿੱਤੀਆਂ ਹੱਸ-ਹੱਸ ਕੇ ਫਾਂਸੀਆਂ ਦੇ ਰੱਸੇ ਚੁਮਦੇ ਰਹੇ, ਉਹਨਾਂ ਦੀ ਗਾਥਾ ਨੂੰ ਪੇਸ਼ ਕਰਦਾ ਹੈ ਇਹ ਨਾਚ ਨਾਟਕ “ਗਦਰ ਦੀ ਗੁੰਜ”।)

(ਰੋਸ਼ਨੀ ਹੋਣ ਤੇ ਆਵਾਜ਼ ਆਉਂਦੀ ਹੈ।)

ਸੂਤਰਧਾਰ : ਜਦੋਂ ਦੇਸ਼ ਫੰਗੀਆਂ ਦੇ ਕਬਜ਼ੇਵਿਚ ਸੀ ਤਾਂ ਉਸ ਵੇਲੇ ਪੂਰਾ ਦੇਸ਼ ਗੁਲਾਮੀ ਸਹਿ ਰਿਹਾ ਸੀ। ਕਿਸਾਨਾਂ ਦੀ ਮੰਦੜੀ ਹਾਲਤ ਸੀ। ਸੰਨ 1909 ਦਾ ਸਮਾਂ, ਜਦੋਂ ਦੇਸ਼ ਦੇ ਕਿਸਾਨ ਫਸਲਾਂ ਬੀਜਦੇ ਵਾਹੁੰਦੇ, ਪਰ ਉਹਨਾਂ ਨੂੰ ਅੰਗਰੇਜ਼ਾਂ ਦੇ ਝੋਲੀ ਚੁੱਕ ਜਗੀਰਦਾਰ ਲੁਟ ਕੇ ਲੈ ਜਾਂਦੇ।

ਗਾਇਨ ਮੰਡਲੀ : ਹਲ ਛੱਡ ਕੇ ਚੌਗੀ ਨੂੰ ਜਾਣਾ,
ਜੱਟਾ ਤੇਰੀ ਜੂਨ ਬੁਗੀ-ਹਲ ਛੱਡ ਕੇ,
ਬੀਜ ਬੀਜਿਆ ਤੇ ਗੋਡੀਆਂ ਨੇ ਕੀਤੀਆਂ,
ਕਣਕਾਂ ਨਿਸਰ ਪਈਆਂ-ਜਿੰਦ ਮੇਰੀਏ।

ਕਲਾਕਾਰ : ਇਕ ਪਾਸੇ ਤਾਂ ਕਿਸਾਨ ਹਲ ਚੁੱਕੀ ਆ ਰਹੇ ਨੇ। ਉਹ ਬਲਦਾਂ ਨੂੰ ਤੌਰ ਕੇ ਜ਼ਮੀਨ ਵਾਹੁੰਦੇ ਨੇ, ਫੇਰ ਸੁਹਾਗਾ ਫੇਰਦੇ ਨੇ, ਵੱਟਾਂ ਪਾਉਂਦੇ ਨੇ, ਬੀਜ ਬੀਜਦੇ ਨੇ, ਗੋਡੀ ਕਰਦੇ ਨੇ ਤੇ ਬੱਕ ਹਾਰ ਕੇ ਬੈਠ ਜਾਂਦੇ ਨੇ।

ਗਾਇਨ ਮੰਡਲੀ : ਜੱਟੀ ਪੰਦਰਾਂ ਮੁਰੱਬਿਆਂ ਵਾਲੀ,
ਭੱਤਾ ਲੈ ਕੇ ਖੇਤ ਨੂੰ ਚੱਲੀ-ਜਿੰਦੇ ਮੇਰੀਏ।
(ਕਿਸਾਨਾਂ ਦੀਆਂ ਪਤਨੀਆਂ ਭੱਤਾ ਲੈ ਕੇ ਆਉਂਦੀਆਂ ਨੇ।)

ਗਾਇਨ ਮੰਡਲੀ : ਤੇਰੇ ਖੇਤਾਂ ਦੇ ਚੁਫੇਰੇ ਮਿਤਰਾ
ਆਵਾਂ ਜਾਵਾਂ ਵਾਅ ਬਣਕੇ-ਜਿੰਦੇ ਮੇਰੀਏ

ਕਲਾਕਾਰ : (ਕਿਸਾਨ ਰੋਟੀ ਖਾਂਦੇ ਨੇ, ਅੱਰਤਾਂ ਆਪਣੀਆ ਚੁੰਨੀਆਂ ਨਾਲ ਹਵਾ ਕਰਦੀਆਂ ਨੇ, ਫੇਰ ਗੜਵਾ ਚੁੱਕ ਕੇ ਲੱਸੀ ਪਿਆਉਂਦੀਆਂ ਨੇ।)

ਸੂਤਰਧਾਰ : ਫਸਲ ਤਾਂ ਬੀਜੀ ਗਈ ਪਰ ਹੁਣ ਮੀਂਹ ਨਹੀਂ ਪੈ ਰਹੇ, ਕਿਸਾਨ

ਊਦਾਸ ਹੈ। ਮੀਂਹ ਵਾਸਤੇ ਰੱਬ ਅੱਗੇ ਅਰਦਾਸ ਕਰ ਰਿਹਾ ਹੈ।

ਗਾਹਿਕ ਮੰਡਲੀ : ਰੱਬਾ ਰੱਬਾ ਮੀਂਹ ਵਸਾ,
 ਸਾਡੀ ਕੌਠੀ ਦਾਣੇ ਪਾ,
 ਕਾਲੀਆਂ ਇੱਟਾਂ ਕਾਲੇ ਰੋੜ,
 ਮੀਂਹ ਵਸਾਦੇ ਜੋਰੇ ਜੋਰ,
 ਰੱਬਾ ਰੱਬਾ ਮੀਂਹ ਵਸਾ,
 ਸਾਡੀ ਕੌਠੀ ਦਾਣੇ ਪਾਆ।

(ਗੀਤ ਦੇ ਨਾਲ ਨਾਲ ਕਿਸਾਨ ਢੋਲ ਦੀ ਤਾਲ 'ਤੇ ਐਕਸ਼ਨ
ਕਰਦੇਨੇ।)

ਸੂਤਰਧਾਰ : ਬੱਦਲ ਆਉਂਦੇ ਨੇ, ਬਰਸਾਤ ਹੁੰਦੀ ਹੈ ਤੇ ਕਿਸਾਨ ਖੁਸ਼ੀ ਨਾਲ ਝੂਮ
ਊਠਦਾ ਹੈ।

ਕਲਾਕਾਰ : ਬੱਦਲਾਂ ਦੇ ਗਰਜਣ ਦੀ ਆਵਾਜ਼ 'ਤੇ ਮੀਂਹ ਪੈਣ ਦਾ ਸੰਗੀਤ
ਊੱਭਰਦਾ ਹੈ, ਸਾਰੇ ਕਿਸਾਨ ਤੇ ਅੱਰਤਾਂ ਖੁਸ਼ੀ ਵਿਚ ਮੀਂਹ 'ਚ
ਨਹਾਉਂਦੇ ਨੇ, ਕੱਪੜੇ ਨਚੋੜਦੇ ਨੇ ਤੇ ਇਕ ਦੂਜੇ 'ਤੇ ਛਿੱਟਾਂ ਪਾਉਂਦੇ
ਨੇ।

ਸੂਤਰਧਾਰ : ਮੀਂਹ ਵਰਿਆ ਤੇ ਹਰੀਆਂ ਭਰੀਆਂ ਫਸਲਾਂ ਲਹਿਰਾ ਊਠੀਆਂ।

ਗਾਇਨ ਮੰਡਲੀ : ਮੇਰਾ ਭਿੱਜਿਆ ਵਰੀ ਦਾ ਲਹਿੰਗਾ,
 ਪਛੋਂ ਦੀਆਂ ਪੈਣ ਕਣੀਆਂ ਜਿੰਦੇ ਮੇਰੀਏ।

ਕਲਾਕਾਰ : ਸਾਰੇ ਕਿਸਾਨ ਤੇ ਦੂਜੇ ਕਲਾਕਾਰ ਹੁਣ ਫਸਲਾਂ ਦੇ ਲਹਿਰਾਉਣ
ਦਾ ਐਕਸ਼ਨ ਕਰਦੇ ਨੇ। ਫੇਰ ਉਹੀ ਐਕਸ਼ਨ ਫਸਲਾਂ ਦੀ ਕਟਾਈ
ਵਿਚ ਬਦਲ ਜਾਂਦਾ ਹੈ। ਇਕ ਪਾਸੇ ਕੁਝ ਕਲਾਕਾਰ ਕਣਕਾਂ ਦੇ
ਬੋਹਲ ਲਗਾਉਣ ਦਾ ਐਕਸ਼ਨ ਕਰਦੇ ਨੇ। ਸੰਗੀਤ ਜੋਰ ਦੀ ਵੱਜਦਾ
ਹੈ, ਇਕ ਜਗੀਰਦਾਰ ਗੱਡਾ ਲੈ ਕੇ ਆਉਂਦਾ ਹੈ ਤੇ ਆਪਣੇ
ਕਰਿਦਿਆਂ ਕੋਲੋਂ ਸਾਰੀ ਕਣਕ ਗੱਡੇ ਉਪਰ ਲੱਦਣ ਦਾ ਐਕਸ਼ਨ
ਕਰਦੇ ਨੇ। ਸਾਰੇ ਕਿਸਾਨ ਤੇ ਅੱਰਤਾਂ ਹੱਥ ਜੋੜੀ ਖੜ੍ਹੇ ਨੇ।

ਗਾਇਨ ਮੰਡਲੀ : ਘੜੀ ਤੇਰੀ ਗਲ ਚਾਂਦੀ ਦੇ ਘੁੰਗੂ,
 ਸਾਡੀਆ ਸੁਥਣਾ ਭਖੜਾ ਵੇਂ ਹੋ,
 ਨਾ ਸਾਡੀ ਵਾੜੀ ਤੇ ਨਾ ਸਾਡੇ ਵਾੜੇ,
 ਨਾ ਤਨ ਕੱਜਣੇ ਨੂੰ ਕੱਪੜਾ ਵੇਂ ਹੋ,
 ਗੋਰੀ ਤੇਰੀ ਝੂਟੇ ਪੱਟ ਦੀਆਂ ਪੀੰਘਾਂ,
 ਹੇਠ ਸੋਨੇ ਦਾ ਪਟੜਾ ਵੇਂ ਹੋ,
 ਜੰਮਦਿਆਂ ਹੀ ਚਾਅ ਮਰਨ ਅਸਾਡੇ,

ਇਕ ਵੀ ਨਾ ਹੋਵੇ ਵੱਡੜਾ ਵੇ ਹੋ ।

ਸੂਤਰਧਾਰ : ਤੇ ਪੰਜਾਬ ਦੇ ਕਿਸਾਨ ਸ਼ਾਹਾਂ 'ਤੇ ਜਗੀਰਦਾਰਾਂ ਦੀ ਲੁੱਟ ਤੋਂ ਤੰਗ
ਆ ਕੇ ਵਿਦੇਸ਼ਾਂ ਵੱਲ ਭੁਰ ਪੈਂਦੇ ਨੇ ।

ਅਮਰੀਕਾ ਦੀ ਧਰਤੀ ਕੈਲੀਫੋਰਨੀਆ ਦੇ ਉਤੇ
ਪੰਜਾਬ ਦੇ ਕਿਸਾਨ ਚੈਰੀ ਦੇ ਬਾਗਾਂ ਵਿਚ
ਭਾਂਡੇ ਮਾਂਜਣ ਹੋਟਲਾਂ ਵਿਚ,
ਭਾਰ ਢੌਵਣ ਲਈ ਉਹ ਮਜ਼ਬੂਰ ਲੋਕੋਂ,
ਚਿੱਟੇ ਟਾਂਚਾਂ ਉਹਨਾਂ ਨੂੰ ਮਾਰਦੇ ਨੇ,
ਕੁੱਤੇ ਆਖ ਰਖਦੇ ਹੋਟਲਾਂ ਤੋਂ ਦੂਰ ਲੋਕੋਂ,
ਅਤੇ ਲੱਕੜ ਮਿਨਾਂ ਵਿਚ ਕੰਮ ਕਰਦੇ ।

ਗਾਇਨ ਮੰਡਲੀ : ਪ੍ਰੁਜੇ ਪੁੱਤ ਪੰਜਾਬ ਦੇ ਵਿਚ ਪ੍ਰਦੇਸ਼ਾਂ
ਹੋਏ ਖੁਵਾਰ ਤੇ ਬਹੁਤ ਮਜ਼ਬੂਰ ਲੋਕੋਂ,
ਗੋਰੇ ਟਾਚਾਂ ਉਹਨਾਂ ਨੂੰ ਮਾਰਦੇ ਨੇ
ਕਾਲੇ ਕੁਲੀ ਹੋਏ ਮਸ਼ਹੂਰ ਲੋਕੋਂ ।

ਕਲਾਕਾਰ : ਗੀਤ ਦੇ ਦੌਰਾਨ ਕਲਾਕਾਰ ਚੈਰੀ ਤੋੜਨ ਦਾ ਐਕਸ਼ਨ ਕਰਦੇ ਨੇ,
ਫੇਰ ਲੱਕੜੀ ਕੱਟਣ ਦਾ ਐਕਸ਼ਨ ਕਰਦੇ ਨੇ, ਬਾਹਰੋਂ ਕੁਝ ਅੰਗ੍ਰੇਜ਼
ਆਉਂਦੇ ਨੇ, ਉਹ ਐਕਸ਼ਨ ਕਰ ਰਹੇ ਕਿਸਾਨਾਂ ਨੂੰ ਸੰਬੋਧਨ ਹੁੰਦੇ
ਨੇ । ਇਸ ਐਕਸ਼ਨ ਦੌਰਾਨ ਕਲਾਕਾਰਾਂ ਨੇ ਪੈਂਟਾਂ, ਬੂਟ ਤੇ ਚੈਕ ਸ਼ਰਟਾਂ
ਪਾਈਆਂ ਹੋਈਆਂ ਨੇ, ਸਿਰ 'ਤੇ ਪੱਗਾਂ ਪੱਲ੍ਹਾ ਟੁੰਗ ਕੇ ਬੰਨੀਆਂ ਨੇ ।

(ਸਾਰੇ ਆਪਸ ਵਿਚ ਗੱਲਾਂ ਕਰਦੇ ਨੇ ।)

ਇਕ : ਸਾਡਾ ਜੀਣ ਵੀ ਕੋਈ ਜੀਣਾ ਏ ?

ਦੋ : ਘਰ ਬੜੇ ਸਰਦਾਰ ਆਖਵਾਂਦੇ ਸਾਂ । ਇਥੇ ਕਾਲੇ ਕੁਲੀਆਖਕੇ ਅਗਲੇ
ਬੁਲਾਉਂਦੇ ਨੇ ।

ਤਿੰਨ : ਇਸ ਤੋਂ ਵੱਡੀ ਹੋਰ ਕੀ ਬੇਇਜ਼ਤੀ ਹੋ ਸਕਦੀ ਏ ਕਿ ਹੋਟਲਾਂ ਵਿਚ
ਲਿਖਿਆ ਹੋਵੇ ਕੁੱਤੇ ਤੇ ਹਿੱਦੇਸਤਨੀ ਹੋਟਲਾਂ ਵਿਚ ਨਹੀਂ ਆਸਕਦੇ ।

ਇਕ : ਜੇ ਅਸੀਂ ਆਜ਼ਾਦ ਦੇਸ਼ ਦੇ ਬੰਦੇ ਹੁੰਦੇ ਤਾਂ ਸਾਨੂੰ ਇਸ ਤਰ੍ਹਾਂ ਜਲੀਲ
ਨਾਂ ਹੋਣਾ ਪੈਂਦਾ

(ਕਦਮਾਂ ਦੀਆਵਾਜ਼ ਆਉਂਦੀ ਹੈ । ਇਕ ਅਮਰੀਕਨ ਆਉਂਦਾ
ਹੈ । ਉਹਨੇ ਹੱਥ ਵਿਚ ਇਕ ਨਕਸ਼ਾ ਪਕਿੜਿਆ ਹੋਇਆ ਹੈ ।)

ਅਮਰੀਕਨ : (ਕਿਸਾਨ ਨੂੰ) ਹੈਲੋ ਇੰਡੀਅਨਜ਼, ਤੁਹਾਡੀ ਧਰਤੀ 'ਤੇ ਗੋਰੇ ਕਿੰਨੇ
ਨੇ?

ਇਕ : ਡੇਢ ਲੱਖ ।

ਅਮਰੀਕਨ : ਤੁਹਾਡੀ ਧਰਤੀ 'ਤੇ ਤੁਹਾਡੇ ਆਪਣੇ ਹਿੰਦੁਸਤਾਨੀ ਕਿੰਨੇ ਨੇ ?

ਦੋ : ਪੈਂਤੀ ਕਰੋੜ ।

ਅਮਰੀਕਨ : (ਨਕਸ਼ਾ ਉਹਨਾਂ ਦੇ ਅੱਗੇ ਖੋਲਦਾ ਹੈ)

ਇਹ ਹੈ ਦੁਨੀਆਂ ਦਾ ਨਕਸ਼ਾ

ਸਾਰੀਆਂ ਕੌਮਾਂ ਦਾ ਰੰਗ ਇਥੇ

ਤੁਹਾਡਾ ਰੰਗ ਹੈ ਕਿਹੜਾ ?

(ਸਾਰੇ ਇਕ ਥਾਂ ਉੱਗਲੀ ਰਖਦੇ ਹਨ / ਅਮਰੀਕਨ ਹੱਸਦਾ ਹੈ।)

ਅਮਰੀਕਨ : ਇਹ ਤਾਂ ਰੰਗ ਅੰਗਰੇਜ਼ਾਂ ਦਾ,

ਤੁਹਾਡਾ ਰੰਗ ਕਿਹੜਾ ?

ਕੋਈ ਨਾਂ, ਕੋਈ ਨਾਂ।

(ਫੇਰ ਅਮਰੀਕਨ ਨਕਸੇ ਦੇ ਥੱਲੇ ਵਾਲੇ ਭਾਗ 'ਤੇ ਇਸ਼ਾਰਾ
ਕਰਦਾ ਹੈ।)

ਅਮਰੀਕਨ : ਇਹ ਨੇ ਦੁਨੀਆਂ ਦੇ ਝੰਡੇ

ਸਾਰੀਆਂ ਕੌਮਾਂ ਦੇ ਝੰਡੇ ਇਥੇ

ਤੁਹਾਡਾ ਝੰਡਾ ਕਿਹੜਾ ?

(ਚਾਰੇ ਇਕ ਥਾਂ ਉੱਗਲ ਰਖਦੇ ਹਨ।)

ਅਮਰੀਕਨ : ਇਹ ਤਾਂ ਝੰਡਾ ਅੰਗਰੇਜ਼ਾਂ ਦਾ,

ਤੁਹਾਡਾ ਝੰਡਾ ਕਿਹੜਾ ?

ਕੋਈ ਨਾਂ ਕੋਈ ਨਾਂ।

(ਹੋਰ ਉੱਚੀ ਹੱਸਦਾ ਹੈ ਤੇ ਫਿਟਕਾਰ ਪਾਉਂਦਾ ਹੈ।)

ਤੀਹ ਕਰੋੜ ਲੋਕ

ਸੱਠ ਕਰੋੜ ਬਾਹਵਾਂ

ਰੰਗ ਕੋਈ ਨਹੀਂ, ਝੰਡਾ ਕੋਈ ਨਹੀਂ

ਡੁਬ ਮਰੋ, ਡੱਬ ਮਰੋ ...

(ਕਹਿੰਦਾ-ਕਹਿੰਦਾ ਜਾਂਦਾ ਹੈ / ਚਾਰੇ ਇਕ ਦੂਜੇ ਵੱਲ ਵੇਖਦੇ
ਹਨ।)

ਬਾਬਾ : (ਪਿਛੋਂ ਆਵਾਜ਼) ਇਸ ਫਿਟਕਾਰ ਨੇ ਇਕ ਜਾਗ੍ਰਿਤੀ ਨੂੰ ਜਨਮ
ਦਿੱਤਾ, ਜੋ ਗਦਰ ਦਾ ਮੁੱਢ ਸੀ - ਗਦਰ-ਗਦਰ-ਗਦਰ... ਤੇ
ਆਵਾਜ਼ ਗੁੰਜੀ

ਇਕ : ਸਾਡਾ ਤਨ ਗਦਰ ਲਈ

ਦੋ : ਸਾਡਾ ਮਨ ਗਦਰ ਲਈ

ਤਿੰਨ : ਸਾਡਾ ਧੰਨ ਗਦਰ ਲਈ

ਸੰਗੀਤ ਮੰਡਲੀ : ਜਾਗ ਹਿੰਦੀਆ ਜਾਗ ਬਈ
ਹੁਣ ਜਾਗੋ ਆਈ ਆ

ਬਾਬਾ : ਗਦਰੀ ਸੂਰਮੇ ਗਦਰ ਦਾ ਸੁਨੇਹਾ ਲੈਕੇ ਜਦੋਂ ਹਿੰਦੋਸਤਾਨ ਪੁੱਜਦੇ
ਹਨ ਤਾਂ ਇਥੇ ਆਕੇ ਉਹ ਦੇਖਦੇ ਹਨ ਕਿ ਇਥੇ ਹਿੰਦੋਸਤਾਨੀਆਂ
ਦੀ ਥਾਂ ਹਿੰਦੂ, ਸਿੱਖ, ਮੁਸਲਮਾਨ ਵੱਸਦੇ ਹਨ, ਜੋ ਆਪਸ ਵਿਚ
ਖ਼ਹਿੰਦੇ ਹਨ।

ਹਿੰਦੂ : ਮੈਂ ਹਾਂ ਹਿੰਦੂ, ਭਾਰਤੀ ਸੰਸਕ੍ਰਿਤੀ ਦਾ ਬਿੰਦੂ
ਰਾਮ ਤੇ ਸੀਤਾ ਦੀ ਸੰਤਾਨ
ਹਰ ਹਰ ਮਹਾਂਦੇਵ ਮੇਰਾ ਅਖਾਣ
ਇਹ ਮੁਸਲਮਾਨ ਮਲੀਨ
ਲਹੂ ਗਊ ਮਾਤਾ ਦਾ ਪੀਣ
ਇਹ ਨਾ ਜਾਨਣ ਮੇਰੀ ਸ਼ਾਨ
ਮੈਂ ਹਾਂ ਹਿੰਦੂ ਭਾਰਤੀ ਸੰਸਕ੍ਰਿਤੀ ਦਾ ਬਿੰਦੂ।

(ਮੁਸਲਮਾਨਾਉਂਦਾ ਹੈ।)

ਮੁਸਲਮਾਨ : ਮੈਂ ਹਾਂ ਮੁਸਲਮਾਨ, ਮੁਗਲਾਂ ਦੀ ਸੰਤਾਨ
ਨਾਹਰਾ-ਏ-ਤਕਬੀਰ ਮੇਰਾ ਅਖਾਣ
ਲਾਲ ਕਿਲਾ, ਜਾਮਾ ਮਸਜਿਦ, ਤਾਜ ਮਹਲ
ਮੇਰੀ ਹਿੰਦ ਨੂੰ ਦੇਣ ਮਹਾਨ
ਇਹ ਹਿੰਦੂ, ਦਾਲ ਪੀਣੇ, ਖੀਰ ਖਾਣੇ
ਇਹ ਨਾ ਜਾਨਣ ਮੇਰੀ ਸ਼ਾਨ
ਮੈਂ ਹਾਂ ਮੁਸਲਮਾਨ, ਮੁਗਲਾਂ ਦੀ ਸੰਤਾਨ।

ਸਿੱਖ : ਮੈਂ ਹਾਂ ਖਾਲਸਾ, ਗੁਰੂਆਂ ਦੀ ਸੰਤਾਨ
ਅੰਗਰੇਜ਼ ਨੇ ਮੇਰੀ ਰੱਗ ਪਛਾਣੀ
ਦਿੱਤਾ ਮਾਰਸ਼ਲ ਕੌਮ ਵਰਦਾਨ
ਹਲਾਲ ਵਿਚ ਯਕੀਨ ਨਾ ਰਖਦਾ
ਕਰਦਾ ਝਟਕੇ ਨਾਲ ਝਟਕਾਨ
ਮੈਂ ਹਾਂ ਖਾਲਸਾ, ਗੁਰੂਆਂ ਦੀ ਸੰਤਾਨ
ਸਤਿ ਸ੍ਰੀ ਅਕਾਲ ਮੇਰਾ ਅਖਾਣ।

(ਤਿੰਨੋਂ ਇਕੂੰਜੇ ਨੂੰ ਘੁਰਦੇ ਹਨ। ਹਰ ਹਰ ਮਹਾਂਦੇਵ, ਨਾਅਰਾ-
ਏ-ਤਕਬੀਰ, ਅੱਲਾਹੁ ਅਕਬਰ, ਸਤਿ ਸ੍ਰੀ ਅਕਾਲ ਜੈਕਾਰਿਆਂ,
ਨਾਅਰਿਆਂ ਦਾ ਰੌੱਲਾ ਪੈਂਦਾ ਹੈ। ਜਦੋਂ ਗਦਰੀ ਸੁਰਮਾ ਦਾ ਖਲ

ਹੁੰਦਾ ਹੈ।)

ਗਦਰੀ : ਤੁਸੀਂ ਦੀਨ ਇਮਾਨ ਦੇ ਪਏ ਪਿਛੇ
ਫਿਕਰ ਤੁਸਾਂ ਨੂੰ ਗਿਆਨ ਧਿਆਨ ਵਾਲੇ
ਆਪਸ ਵਿਚ ਲੜਣਾ ਮੰਦਾ ਕੰਮ ਫੜਿਆ
ਝਗੜੇ ਝਗੜ ਹਿੰਦੂ ਮੁਸਲਮਾਨ ਵਾਲੇ
ਹੀਰਾ ਹਿਦ ਖਾਕ ਰੋਲ ਦਿੱਤਾ
ਰੌਲੇ ਘੱਤਕੇ, ਵੇਦ ਕੁਰਾਨ ਵਾਲੇ
ਗਾਂਈ ਸੂਰ ਝਟਕਾ ਜੇਕਰ ਦੁੱਖ ਦੇਂਦਾ
ਗੋਰੇ ਹੈਨ ਤਿੰਨੇ ਚੀਜ਼ਾਂ ਖਾਣ ਵਾਲੇ।

(ਜਦੋਂ ਗਦਰੀ ਇਹ ਸੁਨੇਹਾ ਦੇ ਰਿਹਾ ਹੈ ਤਾਂ ਇਕ ਸਿਪਾਹੀ
ਉਸਨੂੰ ਪਕੜਕੇ ਲੈ ਜਾਂਦਾ ਹੈ। ਹਿੰਦੂ, ਸਿੱਖ, ਮੁਸਲਮਾਨ ਯਥਗਾਤ੍ਰੀਂ ਦੇ
ਹਨ। ਅੰਗਰੇਜ਼ ਸਟੇਜ਼ ਤੇ ਆਉਂਦਾ ਹੈ।)

ਅੰਗਰੇਜ਼ : ਇਹ ਲੋਕ ਗੁਲਾਮ ਨੇ ਮੇਰੇ
ਇਹ ਨੇ ਸਿੱਖ, ਇਹ ਨੇ ਹਿੰਦੂ, ਇਹ ਨੇ ਮੁਸਲਮਾਨ
ਇਹਨਾਂ ਨੂੰ ਲੜਾਂਦਾ ਮੈਂ, ਤਾਂਹੀਓ ਰਾਜ ਚਲਾਂਦਾ ਮੈਂ
ਪਰ ਉਹ ਕੌਣ ਸੀ, ਜੋ ਸੁਤਿਆਂ ਨੂੰ ਜਗਾਣਾ ਚਾਹੇ
ਹਨੇਰਿਆਂ ਨੂੰ ਰੁਸ਼ਨਾਣਾ ਚਾਹੇ
ਪੇਸ਼ ਕਰੋ, ਪੇਸ਼ ਕਰੋ।

(ਸਿਪਾਹੀ ਗਦਰੀ ਨੂੰ ਲੈਕੇ ਆਉਂਦਾ ਹੈ।)

ਅੰਗਰੇਜ਼ : (ਉਸਨੂੰ ਬੱਲੇ ਤੋਂ ਉਤੋਂ ਤੱਕ ਵੇਖਕੇ)

ਜਾਣਣਾ ਏ ਕੀ ਦੋਸ਼ ਹੈ ਤੇਰਾ ?

ਗਦਰੀ : ਜਾਣਦਾ ਹਾਂ, ਜਾਣਦਾ ਹਾਂ।

ਅੰਗਰੇਜ਼ : ਸੁਤਿਆਂ ਨੂੰ ਜਗਾਣਾ ਚਾਹਵੇਂ
ਹਨੇਰਿਆਂ ਨੂੰ ਰੁਸ਼ਨਾਣਾ ਚਾਹਵੇਂ
ਇਹ ਦੋਸ਼ ਹੈ ਤੇਰਾ, ਇਹ ਦੋਸ਼ ਹੈ ਤੇਰਾ।

ਗਦਰੀ : ਸੁਤਿਆਂ ਨੂੰ ਜਗਾਣਾ ਚਾਹਵਾਂ
ਹਨੇਰਿਆਂ ਨੂੰ ਰੁਸ਼ਨਾਣਾ ਚਾਹਵਾਂ
ਇਹ ਫਰਜ਼ ਹੈ ਮੇਰਾ, ਇਹ ਫਰਜ਼ ਹੈ ਮੇਰਾ।

ਅੰਗਰੇਜ਼ : ਜਾਣਦਾ ਹੈਂ ਕੀ ਸਜ਼ਾ ਹੈ ਇਸਦੀ ?

ਗਦਰੀ : ਜਾਣਦਾ ਹਾਂ, ਜਾਣਦਾ ਹਾਂ, ਜਾਣਦਾ ਹਾਂ।

ਅੰਗਰੇਜ਼ : ਮੌਤ-ਮੌਤ-ਮੌਤ...।

ਗਦਰੀ : ਮੌਤ ਤੋਂ ਨਾ ਭਰਦੇ ਸੂਰਮੇ

ਮੌਤ ਨੂੰ ਵਿਆਹੁੰਦੇ ਸੂਰਮੇ ।
 ਅੰਗਰੋਜ਼ : ਕੈਦ ਕਰੋ ਇਹਨੂੰ
 ਇਸਦੇ ਸਿਰ ਦੀ ਲੋੜ ਨਹੀਂ ਇਥੇ ।
 ਕਲਾਕਾਰ : ਸਿਪਾਹੀ ਗਦਰੀ ਨੂੰ ਕੈਦ ਕਰਨ ਲਈ ਅੱਗੇ ਵੱਧਦੇ ਨੇ ।
 (ਹਿੰਦੂ, ਮੁਸਲਮਾਨ, ਸਿੱਖ ਅੰਗਰੋਜ਼ਾਂ ਨੂੰ ਕਹਿੰਦੇ ਹਨ ।)
 ਹਿੰਦੂ/ਮੁਸਲਮਾਨ/ਸਿੱਖ : ਨਹੀਂ ਇਹਦੇ ਸਿਰ ਦੀ ਲੋੜ ਹੈ ਇਥੇ
 ਤੇਰੇ ਸਿਰ ਦੀ ਲੋੜ ਨਹੀਂ
 ਇਹਨਾਂ ਦੇ ਸਿਰ ਦੀ ਲੋੜ ਹੈ ਇਥੇ ।
 (ਅੰਗਰੋਜ਼ ਭਰਦਾ, ਜੁੱਤੀਆਂ ਸਿਰ 'ਤੇ ਰੱਖਕੇ ਬਾਹਰ ਦੱੜਦਾ ਹੈ ।
 ਸਾਰੇ ਆਪਣੇ ਹੱਥ ਇਕ ਜਗ੍ਹਾ ਉਪਰ ਨੂੰ ਚੁੱਕਕੇ ਮਿਲਾਉਂਦੇ ਨੇ ।
 ਵਿਚਕਾਰ ਇਕ ਜਣਾ ਮਸ਼ਾਲ ਬਣ ਜਾਂਦਾ ਹੈ ਤੇ ਸਾਰੇ ਉਸਦੇ
 ਆਲੇ ਢੁਆਲੇ ਇਕ ਕੰਪੋਜ਼ੀਸ਼ਨ ਵਿਚ ਫਰੀਜ਼ ਹੁੰਦੇ ਹਨ ।)
 (ਸਮਾਪਤ)